

 Print Page

Sri Guru Granth Sahib

Displaying 867 of

ਨਿਰਮਲ ਹੋਇ ਤੁਮਾਰਾ ਚੀਤ ॥

Niramal Hoe Thumhaaraa Cheeth ||

Your consciousness shall become immaculate and pure.

ਗੋਂਡ (ਮਃ ੫) (੧੬) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੬੭ ਪੰ. ੧

Raag Gond Guru Arjan Dev

ਮਨ ਤਨ ਕੀ ਸਭ ਮਿਟੈ ਬਲਾਇ ॥

Man Than Kee Sabh Mittai Balaae ||

All the misfortunes of your mind and body shall be taken away,

ਗੋਂਡ (ਮਃ ੫) (੧੬) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੮੬੭ ਪੰ. ੧

Raag Gond Guru Arjan Dev

ਦੁਖੁ ਅੰਧੇਰਾ ਸਗਲਾ ਜਾਇ ॥੧॥

Dhookh Andhhaeraa Sagalaa Jaae ||1||

And all your pain and darkness will be dispelled. ||1||

ਗੋਂਡ (ਮਃ ੫) (੧੬) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੮੬੭ ਪੰ. ੧

Raag Gond Guru Arjan Dev

ਹਰਿ ਗੁਣ ਗਾਵਤ ਤਰੀਐ ਸੰਸਾਰੁ ॥

Har Gun Gaavath Thareeai Sansaar ||

Singing the Glorious Praises of the Lord, cross over the world-ocean.

ਗੋਂਡ (ਮਃ ੫) (੧੬) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੬੭ ਪੰ. ੨

Raag Gond Guru Arjan Dev

ਵਡ ਭਾਗੀ ਪਾਈਐ ਪੁਰਖੁ ਅਪਾਰੁ ॥੧॥ ਰਹਾਉ ॥

Vadd Bhaagee Paaeeai Purakh Apaar ||1|| Rehaao ||

By great good fortune, one attains the Infinite Lord, the Primal Being. ||1||Pause||

ਗੋਂਡ (ਮਃ ੫) (੧੬) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੬੭ ਪੰ. ੨

Raag Gond Guru Arjan Dev

ਜੋ ਜਨੁ ਕਰੈ ਕੀਰਤਨੁ ਗੋਪਾਲ ॥

Jo Jan Karai Keerathan Gopaal ||

The Messenger of Death cannot even touch that humble being,

ਗੋਂਡ (ਮਃ ੫) (੧੬) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੮੬੭ ਪੰ. ੨

Raag Gond Guru Arjan Dev

ਤਿਸ ਕਉ ਪੋਹਿ ਨ ਸਕੈ ਜਮਕਾਲੁ ॥

This Ko Pohi N Sakai Jamakaal ||

Who sings the Kirtan of the Lord's Praises.

ਗੋਂਡ (ਮਃ ੫) (੧੬) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੮੬੭ ਪੰ. ੩

Raag Gond Guru Arjan Dev

ਜਗ ਮਹਿ ਆਇਆ ਸੋ ਪਰਵਾਨੁ ॥

Jag Mehi Aaeiaa So Paravaan ||

The Gurmukh realizes his Lord and Master;

ਗੋਂਡ (ਮਃ ੫) (੧੬) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੮੬੭ ਪੰ. ੩

Raag Gond Guru Arjan Dev

ਗੁਰਮੁਖਿ ਅਪਨਾ ਖਸਮੁ ਪਛਾਣੁ ॥੨॥

Guramukh Apanaa Khasam Pashhaan ||2||

His coming into this world is approved. ||2||

ਗੋਂਡ (ਮਃ ੫) (੧੬) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੮੬੭ ਪੰ. ੩

Raag Gond Guru Arjan Dev

ਹਰਿ ਗੁਣ ਗਾਵੈ ਸੰਤ ਪ੍ਰਸਾਦਿ ॥

Har Gun Gaavai Santh Prasaadh ||

He sings the Glorious Praises of the Lord, by the Grace of the Saints;

ਗੋਂਡ (ਮਃ ੫) (੧੬) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੮੬੭ ਪੰ. ੪

Raag Gond Guru Arjan Dev

ਕਾਮ ਕ੍ਰੋਧ ਮਿਟਹਿ ਉਨਮਾਦੁ ॥

Kaam Krodhh Mittehi Ounamaadh ||

His sexual desire, anger and madness are eradicated.

ਗੋਂਡ (ਮਃ ੫) (੧੬) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੮੬੭ ਪੰ. ੪

Raag Gond Guru Arjan Dev

ਸਦਾ ਹਜੂਰਿ ਜਾਣੁ ਭਗਵੰਤੁ ॥

Sadhaa Hajoor Jaan Bhagavanth ||

He knows the Lord God to be ever-present.

ਗੋਂਡ (ਮਃ ੫) (੧੬) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੮੬੭ ਪੰ. ੪

Raag Gond Guru Arjan Dev

ਪੂਰੇ ਗੁਰ ਕਾ ਪੂਰਨ ਮੰਤੁ ॥੩॥

Poorae Gur Kaa Pooran Manth ||3||

This is the Perfect Teaching of the Perfect Guru. ||3||

ਗੋਂਡ (ਮਃ ੫) (੧੬) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੮੬੭ ਪੰ. ੫

Raag Gond Guru Arjan Dev

ਹਰਿ ਧਨੁ ਖਾਟਿ ਕੀਏ ਭੰਡਾਰ ॥

Har Dhhan Khaatt Keeeae Bhanddaar ||

He earns the treasure of the Lord's wealth.

ਗੋਂਡ (ਮਃ ੫) (੧੬) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੮੬੭ ਪੰ. ੫

Raag Gond Guru Arjan Dev

ਮਿਲਿ ਸਤਿਗੁਰ ਸਭਿ ਕਾਜ ਸਵਾਰ ॥

Mil Sathigur Sabh Kaaj Savaar ||

Meeting with the True Guru, all his affairs are resolved.

ਗੋਂਡ (ਮਃ ੫) (੧੬) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੮੬੭ ਪੰ. ੫

Raag Gond Guru Arjan Dev

ਹਰਿ ਕੇ ਨਾਮ ਰੰਗ ਸੰਗਿ ਜਾਗਾ ॥

Har Kae Naam Rang Sang Jaagaa ||

He is awake and aware in the Love of the Lord's Name;

ਗੋਂਡ (ਮਃ ੫) (੧੬) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੮੬੭ ਪੰ. ੫

Raag Gond Guru Arjan Dev

ਹਰਿ ਚਰਣੀ ਨਾਨਕ ਮਨੁ ਲਾਗਾ ॥੪॥੧੪॥੧੬॥

Har Charanee Naanak Man Laagaa ||4||14||16||

O Nanak, his mind is attached to the Lord's Feet. ||4||14||16||

ਗੋਂਡ (ਮਃ ੫) (੧੬) ੪:੪ - ਗੁਰੂ ਗ੍ਰੰਥ ਸਾਹਿਬ: ਅੰਗ ੮੬੭ ਪੰ. ੬

Raag Gond Guru Arjan Dev

ਗੋਂਡ ਮਹਲਾ ੫ ॥

Gonadd Mehalaa 5 ||

Gond, Fifth Mehl:

ਗੋਂਡ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੬੭

ਭਵ ਸਾਗਰ ਬੋਹਿਥ ਹਰਿ ਚਰਣ ॥

Bhav Saagar Bohithh Har Charan ||

The Lord's Feet are the boat to cross over the terrifying world-ocean.

ਗੋਂਡ (ਮਃ ੫) (੧੭) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੬੭ ਪੰ. ੬

Raag Gond Guru Arjan Dev

ਸਿਮਰਤ ਨਾਮੁ ਨਾਹੀ ਫਿਰਿ ਮਰਣੁ ॥

Simarath Naam Naahee Fir Maran ||

Meditating in remembrance on the Naam, the Name of the Lord, he does not die again.

ਗੋਂਡ (ਮਃ ੫) (੧੭) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੬੭ ਪੰ. ੭

Raag Gond Guru Arjan Dev

ਹਰਿ ਗੁਣ ਰਮਤ ਨਾਹੀ ਜਮ ਪੰਥੁ ॥

Har Gun Ramath Naahee Jam Panthh ||

Chanting the Glorious Praises of the Lord, he does not have to walk on the Path of Death.

ਗੋਂਡ (ਮਃ ੫) (੧੭) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੮੬੭ ਪੰ. ੭

Raag Gond Guru Arjan Dev

ਮਹਾ ਬੀਚਾਰ ਪੰਚ ਦੂਤਹ ਮੰਥੁ ॥੧॥

Mehaa Beechaar Panch Dhootheh Manthh ||1||

Contemplating the Supreme Lord, the five demons are conquered. ||1||

ਗੋਂਡ (ਮਃ ੫) (੧੭) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੮੬੭ ਪੰ. ੭

Raag Gond Guru Arjan Dev

ਤਉ ਸਰਣਾਈ ਪੂਰਨ ਨਾਥੁ ॥

Tho Saranaaee Pooran Naathh ||

I have entered Your Sanctuary, O Perfect Lord and Master.

ਗੋਂਡ (ਮਃ ੫) (੧੭) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੬੭ ਪੰ. ੮

Raag Gond Guru Arjan Dev

ਜੰਤ ਅਪਨੇ ਕਉ ਦੀਜਹਿ ਹਾਥੁ ॥੧॥ ਰਹਾਉ ॥

Janth Apanae Ko Dheejehee Haathh ||1|| Rehaao ||

Please give Your hand to Your creatures. ||1||Pause||

ਗੋਂਡ (ਮਃ ੫) (੧੭) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੬੭ ਪੰ. ੮

Raag Gond Guru Arjan Dev

ਸਿਮ੍ਰਿਤਿ ਸਾਸਤ੍ਰੁ ਬੇਦ ਪੁਰਾਣੁ ॥

Simrith Saasathr Baedh Puraan ||

The Simritees, Shaastras, Vedas and Puraanas

ਗੋਂਡ (ਮਃ ੫) (੧੭) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੮੬੭ ਪੰ. ੯

Raag Gond Guru Arjan Dev

ਪਾਰਬ੍ਰਹਮ ਕਾ ਕਰਹਿ ਵਖਿਆਣੁ ॥

Paarabreham Kaa Karehi Vakhiaan ||

Expound upon the Supreme Lord God.

ਗੋਂਡ (ਮਃ ੫) (੧੭) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੮੬੭ ਪੰ. ੯

Raag Gond Guru Arjan Dev

ਜੋਗੀ ਜਤੀ ਬੈਸਨੋ ਰਾਮਦਾਸ ॥

Jogee Jathee Baisano Raamadhaas ||

The Yogis, celibates, Vaishnavs and followers of Ram Das

ਗੋਂਡ (ਮਃ ੫) (੧੭) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੮੬੭ ਪੰ. ੯

Raag Gond Guru Arjan Dev

ਮਿਤਿ ਨਾਹੀ ਬ੍ਰਹਮ ਅਬਿਨਾਸ ॥੨॥

Mith Naahee Breham Abinaas ||2||

Cannot find the limits of the Eternal Lord God. ||2||

ਗੋਂਡ (ਮਃ ੫) (੧੭) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੮੬੭ ਪੰ. ੯

Raag Gond Guru Arjan Dev

ਕਰਣ ਪਲਾਹ ਕਰਹਿ ਸਿਵ ਦੇਵ ॥

Karan Palaah Karehi Siv Dhaev ||

Shiva and the gods lament and moan,

ਗੋਂਡ (ਮਃ ੫) (੧੭) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੮੬੭ ਪੰ. ੧੦

Raag Gond Guru Arjan Dev

ਤਿਲੁ ਨਹੀ ਬੂਝਹਿ ਅਲਖ ਅਭੇਵ ॥

Thil Nehee Boojhehi Alakh Abhaev ||

But they do not understand even a tiny bit of the unseen and unknown Lord.

ਗੋਂਡ (ਮਃ ੫) (੧੭) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੮੬੭ ਪੰ. ੧੦

Raag Gond Guru Arjan Dev

ਪ੍ਰੇਮ ਭਗਤਿ ਜਿਸੁ ਆਪੇ ਦੇਇ ॥

Praem Bhagath Jis Aapae Dhaee ||

One whom the Lord Himself blesses with loving devotional worship,

ਗੋਂਡ (ਮਃ ੫) (੧੭) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੮੬੭ ਪੰ. ੧੦

Raag Gond Guru Arjan Dev

ਜਗ ਮਹਿ ਵਿਰਲੇ ਕੇਈ ਕੇਇ ॥੩॥

Jag Mehi Viralae Kaeae Kae ||3||

Is very rare in this world. ||3||

ਗੋਂਡ (ਮਃ ੫) (੧੭) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੮੬੭ ਪੰ. ੧੧

Raag Gond Guru Arjan Dev

ਮੋਹਿ ਨਿਰਗੁਣ ਗੁਣੁ ਕਿਛੁ ਨਾਹਿ ॥

Mohi Niragun Gun Kishhehoo Naahi ||

I am worthless, with absolutely no virtue at all;

ਗੋਂਡ (ਮਃ ੫) (੧੭) ੮:੧ - ਗੁਰੂ ਗ੍ਰੰਥ ਸਾਹਿਬ: ਅੰਗ ੮੬੭ ਪੰ. ੧੧

Raag Gond Guru Arjan Dev

ਸਰਬ ਨਿਧਾਨ ਤੇਰੀ ਦ੍ਰਿਸ਼ਟੀ ਮਾਹਿ ॥

Sarab Nidhhaan Thaeree Dhrisattee Maahi ||

All treasures are in Your Glance of Grace.

ਗੋਂਡ (ਮਃ ੫) (੧੭) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੮੬੭ ਪੰ. ੧੧

Raag Gond Guru Arjan Dev

ਨਾਨਕੁ ਦੀਨੁ ਜਾਚੈ ਤੇਰੀ ਸੇਵ ॥

Nanak Dheen Jaachai Thaeree Saev ||

Nanak, the meek, desires only to serve You.

ਗੋਂਡ (ਮਃ ੫) (੧੭) ੮:੩ - ਗੁਰੂ ਗ੍ਰੰਥ ਸਾਹਿਬ: ਅੰਗ ੮੬੭ ਪੰ. ੧੨

Raag Gond Guru Arjan Dev

ਕਰਿ ਕਿਰਪਾ ਦੀਜੈ ਗੁਰਦੇਵ ॥੪॥੧੫॥੧੭॥

Kar Kirapaa Dheejai Guradhaev ||4||15||17||

Please be merciful, and grant him this blessing, O Divine Guru. ||4||15||17||

ਗੋਂਡ (ਮਃ ੫) (੧੭) ੮:੪ - ਗੁਰੂ ਗ੍ਰੰਥ ਸਾਹਿਬ: ਅੰਗ ੮੬੭ ਪੰ. ੧੨

Raag Gond Guru Arjan Dev

ਗੋਂਡ ਮਹਲਾ ੫ ॥

Gonadd Mehalaa 5 ||

Gond, Fifth Mehl:

ਗੋਂਡ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੬੭

ਸੰਤ ਕਾ ਲੀਆ ਧਰਤਿ ਬਿਦਾਰਉ ॥

Santh Kaa Leeaa Dhharath Bidhaaro ||

One who is cursed by the Saints, is thrown down on the ground.

ਗੋਂਡ (ਮਃ ੫) (੧੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੬੭ ਪੰ. ੧੩

Raag Gond Guru Arjan Dev

ਸੰਤ ਕਾ ਨਿੰਦਕੁ ਅਕਾਸ ਤੇ ਟਾਰਉ ॥

Santh Kaa Nindhak Akaas Thae Ttaaro ||

The slanderer of the Saints is thrown down from the skies.

ਗੋਂਡ (ਮਃ ੫) (੧੮) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੬੭ ਪੰ. ੧੩

Raag Gond Guru Arjan Dev

ਸੰਤ ਕਉ ਰਾਖਉ ਅਪਨੇ ਜੀਅ ਨਾਲਿ ॥

Santh Ko Raakho Apanae Jee Naal ||

I hold the Saints close to my soul.

ਗੋਂਡ (ਮਃ ੫) (੧੮) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੮੬੭ ਪੰ. ੧੩

Raag Gond Guru Arjan Dev

ਸੰਤ ਉਧਾਰਉ ਤਤਖਿਣ ਤਾਲਿ ॥੧॥

Santh Oudhhaaro Thathakhin Thaal ||1||

The Saints are saved instantaneously. ||1||

ਗੋਂਡ (ਮਃ ੫) (੧੮) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੮੬੭ ਪੰ. ੧੪

Raag Gond Guru Arjan Dev

ਸੋਈ ਸੰਤੁ ਜਿ ਭਾਵੈ ਰਾਮ ॥

Soee Santh J Bhaavai Raam ||

He alone is a Saint, who is pleasing to the Lord.

ਗੋਂਡ (ਮਃ ੫) (੧੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੬੭ ਪੰ. ੧੪

Raag Gond Guru Arjan Dev

ਸੰਤ ਗੋਬਿੰਦ ਕੈ ਏਕੈ ਕਾਮ ॥੧॥ ਰਹਾਉ ॥

Santh Gobindh Kai Eaekai Kaam ||1|| Rehaao ||

The Saints, and God, have only one job to do. ||1||Pause||

ਗੋਂਡ (ਮਃ ੫) (੧੮) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੬੭ ਪੰ. ੧੪

Raag Gond Guru Arjan Dev

ਸੰਤ ਕੈ ਉਪਰਿ ਦੇਇ ਪ੍ਰਭੁ ਹਾਥ ॥

Santh Kai Oopar Dhaee Prabh Haathh ||

God gives His hand to shelter the Saints.

ਗੋਂਡ (ਮਃ ੫) (੧੮) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੮੬੭ ਪੰ. ੧੫

Raag Gond Guru Arjan Dev

ਸੰਤ ਕੈ ਸੰਗਿ ਬਸੈ ਦਿਨੁ ਰਾਤਿ ॥

Santh Kai Sang Basai Dhin Raath ||

He dwells with His Saints, day and night.

ਗੋਂਡ (ਮਃ ੫) (੧੮) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੮੬੭ ਪੰ. ੧੫

Raag Gond Guru Arjan Dev

ਸਾਸਿ ਸਾਸਿ ਸੰਤਹ ਪ੍ਰਤਿਪਾਲਿ ॥

Saas Saas Santheh Prathipaal ||

With each and every breath, He cherishes His Saints.

ਗੋਂਡ (ਮਃ ੫) (੧੮) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੮੬੭ ਪੰ. ੧੫

Raag Gond Guru Arjan Dev

ਸੰਤ ਕਾ ਦੋਖੀ ਰਾਜ ਤੇ ਟਾਲਿ ॥੨॥

Santh Kaa Dhokhee Raaj Thae Ttaal ||2||

He takes the power away from the enemies of the Saints. ||2||

ਗੋਂਡ (ਮਃ ੫) (੧੮) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੮੬੭ ਪੰ. ੧੬

Raag Gond Guru Arjan Dev

ਸੰਤ ਕੀ ਨਿੰਦਾ ਕਰਹੁ ਨ ਕੋਇ ॥

Santh Kee Nindhah Karahu N Koe ||

Let no one slander the Saints.

ਗੋਂਡ (ਮਃ ੫) (੧੮) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੮੬੭ ਪੰ. ੧੬

Raag Gond Guru Arjan Dev

ਜੋ ਨਿੰਦੈ ਤਿਸ ਕਾ ਪਤਨੁ ਹੋਇ ॥

Jo Nindhai This Kaa Pathan Hoe ||

Whoever slanders them, will be destroyed.

ਗੋਂਡ (ਮਃ ੫) (੧੮) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੮੬੭ ਪੰ. ੧੬

Raag Gond Guru Arjan Dev

ਜਿਸ ਕਉ ਰਾਖੈ ਸਿਰਜਨਹਾਰੁ ॥

Jis Ko Raakhai Sirajanehaar ||

One who is protected by the Creator Lord,

ਗੋਂਡ (ਮਃ ੫) (੧੮) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੮੬੭ ਪੰ. ੧੭

Raag Gond Guru Arjan Dev

ਝਖ ਮਾਰਉ ਸਗਲ ਸੰਸਾਰੁ ॥੩॥

Jhakh Maaro Sagal Sansaar ||3||

Cannot be harmed, no matter how much the whole world may try. ||3||

ਗੋਂਡ (ਮਃ ੫) (੧੮) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੮੬੭ ਪੰ. ੧੭

Raag Gond Guru Arjan Dev

ਪ੍ਰਭ ਅਪਨੇ ਕਾ ਭਇਆ ਬਿਸਾਸੁ ॥

Prabh Apanae Kaa Bhaeiaa Bisaas ||

I place my faith in my God.

ਗੋਂਡ (ਮਃ ੫) (੧੮) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੮੬੭ ਪੰ. ੧੭

Raag Gond Guru Arjan Dev

ਜੀਉ ਪਿੰਡੁ ਸਭੁ ਤਿਸ ਕੀ ਰਾਸਿ ॥

Jeeo Pindd Sabh This Kee Raas ||

My soul and body all belong to Him.

ਗੋਂਡ (ਮਃ ੫) (੧੮) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੮੬੭ ਪੰ. ੧੮

Raag Gond Guru Arjan Dev

ਨਾਨਕ ਕਉ ਉਪਜੀ ਪਰਤੀਤਿ ॥

Naanak Ko Oupajee Paratheeth ||

This is the faith which inspires Nanak:

ਗੋਂਡ (ਮਃ ੫) (੧੮) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੮੬੭ ਪੰ. ੧੮

Raag Gond Guru Arjan Dev

ਮਨਮੁਖ ਹਾਰ ਗੁਰਮੁਖ ਸਦ ਜੀਤਿ ॥੪॥੧੬॥੧੮॥

Manamukh Haar Guramukh Sadh Jeeth ||4||16||18||

The self-willed manmukhs will fail, while the Gurmukhs will always win. ||4||16||18||

ਗੋਂਡ (ਮਃ ੫) (੧੮) ੪:੪ - ਗੁਰੂ ਗ੍ਰੰਥ ਸਾਹਿਬ: ਅੰਗ ੮੬੭ ਪੰ. ੧੮

Raag Gond Guru Arjan Dev

ਗੋਂਡ ਮਹਲਾ ੫ ॥

Gonadd Mehalaa 5 ||

Gond, Fifth Mehl:

ਗੋਂਡ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੬੭

ਨਾਮੁ ਨਿਰੰਜਨੁ ਨੀਰਿ ਨਰਾਇਣੁ ॥

Naam Niranjan Neer Naraaein ||

The Name of the Immaculate Lord is the Ambrosial Water.

ਗੋਂਡ (ਮਃ ੫) (੧੯) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੬੭ ਪੰ. ੧੯

Raag Gond Guru Arjan Dev

ਰਸਨਾ ਸਿਮਰਤ ਪਾਪ ਬਿਲਾਇਣੁ ॥੧॥ ਰਹਾਉ ॥

Rasanaa Simarath Paap Bilaaein ||1|| Rehaao ||

Chanting it with the tongue, sins are washed away. ||1||Pause||

ਗੋਂਡ (ਮਃ ੫) (੧੯) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੬੭ ਪੰ. ੧੯

Raag Gond Guru Arjan Dev